

Sri Guru Granth Sahib

Displaying 559 of

ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥

Maaeiaa Mohu Gubaar Hai Gur Bin Giaan N Hoei ||

Emotional attachment to Maya is darkness; without the Guru, there is no wisdom.

ਵਡਹੰਸ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧

Raag Vadhans Guru Amar Das

ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥੧॥

Sabadh Lagae Thin Bujhiaa Dhoojai Paraj Vigoei ||1||

Those who are attached to the Word of the Shabad understand; duality has ruined the people. ||1||

ਵਡਹੰਸ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੨

Raag Vadhans Guru Amar Das

ਮਨ ਮੇਰੇ ਗੁਰਮਤਿ ਕਰਣੀ ਸਾਰੁ ॥

Man Maerae Guramath Karanee Saar ||

O my mind, under Guru's Instruction, do good deeds.

ਵਡਹੰਸ (ਮਃ ੩) (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੨

Raag Vadhans Guru Amar Das

ਸਦਾ ਸਦਾ ਹਰਿ ਪ੍ਰਭੁ ਰਵਹਿ ਤਾ ਪਾਵਹਿ ਮੋਖ ਦੁਆਰੁ ॥੧॥ ਰਹਾਉ ॥

Sadhaa Sadhaa Har Prabh Ravehi Thaa Paavehi Mokh Dhuaar ||1|| Rehaao ||

Dwell forever and ever upon the Lord God, and you shall find the gate of salvation. ||1||Pause||

ਵਡਹੰਸ (ਮਃ ੩) (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੩

Raag Vadhans Guru Amar Das

ਗੁਣਾ ਕਾ ਨਿਧਾਨੁ ਏਕੁ ਹੈ ਆਪੇ ਦੇਇ ਤਾ ਕੋ ਪਾਏ ॥

Gunaa Kaa Nidhhaan Eaek Hai Aapae Dhaee Thaa Ko Paaeae ||

The Lord alone is the treasure of virtue; He Himself gives, and then one receives.

ਵਡਹੰਸ (ਮਃ ੩) (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੩

Raag Vadhans Guru Amar Das

ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥੨॥

Bin Naavai Sabh Vishhurree Gur Kai Sabadh Milaaeae ||2||

Without the Name, all are separated from the Lord; through the Word of the Guru's Shabad, one meets the Lord. ||2||

ਵਡਹੰਸ (ਮਃ ੩) (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੪

Raag Vadhans Guru Amar Das

ਮੇਰੀ ਮੇਰੀ ਕਰਦੇ ਘਟਿ ਗਏ ਤਿਨਾ ਹਥਿ ਕਿਹੁ ਨ ਆਇਆ ॥

Maeree Maeree Karadhae Ghatt Geae Thinaa Hathh Kihu N Aaeiaa ||

Acting in ego, they lose, and nothing comes into their hands.

ਵਡਹੰਸ (ਮਃ ੩) (੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੪

Raag Vadhans Guru Amar Das

ਸਤਗੁਰਿ ਮਿਲਿਐ ਸਚਿ ਮਿਲੇ ਸਚਿ ਨਾਮਿ ਸਮਾਇਆ ॥੩॥

Sathagur Miliai Sach Milae Sach Naam Samaaeiaa ||3||

Meeting the True Guru, they find Truth, and merge into the True Name. ||3||

ਵਡਹੰਸ (ਮਃ ੩) (੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੫

Raag Vadhans Guru Amar Das

ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥

Aasaa Manasaa Eaehu Sareer Hai Anthar Joth Jagaaeae ||

Hope and desire abide in this body, but the Lord's Light shines within as well.

ਵਡਹੰਸ (ਮਃ ੩) (੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੫

Raag Vadhans Guru Amar Das

ਨਾਨਕ ਮਨਮੁਖਿ ਬੰਧੁ ਹੈ ਗੁਰਮੁਖਿ ਮੁਕਤਿ ਕਰਾਏ ॥੪॥੩॥

Naanak Manamukh Bandhh Hai Guramukh Mukath Karaaeae ||4||3||

O Nanak, the self-willed manmukhs remain in bondage; the Gurmukhs are liberated. ||4||3||

ਵਡਹੰਸ (ਮਃ ੩) (੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੬

Raag Vadhans Guru Amar Das

ਵਡਹੰਸੁ ਮਹਲਾ ੩ ॥

Vaddehans Mehalaa 3 ||

Wadahans, Third Mehl:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੯

ਸੋਹਾਗਣੀ ਸਦਾ ਮੁਖੁ ਉਜਲਾ ਗੁਰ ਕੈ ਸਹਜਿ ਸੁਭਾਇ ॥

Sohaaganeer Sadhaa Mukh Oujalaa Gur Kai Sehaj Subhaae ||

The faces of the happy soul-brides are radiant forever; through the Guru, they are peacefully poised.

ਵਡਹੰਸ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੭

Raag Vadhans Guru Amar Das

ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥੧॥

Sadhaa Pir Raavehi Aapanaa Vichahu Aap Gavaae ||1||

They enjoy their Husband Lord constantly, eradicating their ego from within. ||1||

ਵਡਹੰਸ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੭

Raag Vadhans Guru Amar Das

ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥

Maerae Man Thoo Har Har Naam Dhhiaae ||

O my mind, meditate on the Name of the Lord, Har, Har.

ਵਡਹੰਸ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੮

Raag Vadhans Guru Amar Das

ਸਤਗੁਰਿ ਮੋ ਕਉ ਹਰਿ ਦੀਆ ਬੁਝਾਇ ॥੧॥ ਰਹਾਉ ॥

Sathagur Mo Ko Har Dheaaa Bujhaae ||1|| Rehaao ||

The True Guru has led me to understand the Lord. ||1||Pause||

ਵਡਹੰਸ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੮

Raag Vadhans Guru Amar Das

ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥

Dhohaaganee Khareeaa Bilalaadheeeaa Thinaa Mehal N Paae ||

The abandoned brides cry out in their suffering; they do not attain the Mansion of the Lord's Presence.

ਵਡਹੰਸ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੯

Raag Vadhans Guru Amar Das

ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥੨॥

Dhoojai Bhaae Karoopee Dhookh Paavehi Aagai Jaae ||2||

In the love of duality, they appear so ugly; they suffer in pain as they go to the world beyond. ||2||

ਵਡਹੰਸ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੯

Raag Vadhans Guru Amar Das

ਗੁਣਵੰਤੀ ਨਿਤ ਗੁਣ ਰਵੈ ਹਿਰਦੈ ਨਾਮੁ ਵਸਾਇ ॥

Gunavanthee Nith Gun Ravai Hiradhai Naam Vasaae ||

The virtuous soul-bride constantly chants the Glorious Praises of the Lord; she enshrines the Naam, the Name of the Lord, within her heart.

ਵਡਹੰਸ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੦

Raag Vadhans Guru Amar Das

ਅਉਗਣਵੰਤੀ ਕਾਮਣੀ ਦੂਖੁ ਲਾਗੈ ਬਿਲਲਾਇ ॥੩॥

Aouganavanthee Kaamanee Dhukh Laagai Bilalaae ||3||

The unvirtuous woman suffers, and cries out in pain. ||3||

ਵਡਹੰਸ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੦

Raag Vadhans Guru Amar Das

ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੁ ਨ ਜਾਇ ॥

Sabhanaa Kaa Bhathaar Eaek Hai Suaamee Kehanaa Kishhoo N Jaae ||

The One Lord and Master is the Husband Lord of all; His Praises cannot be expressed.

ਵਡਹੰਸ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੧

Raag Vadhans Guru Amar Das

ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥੪॥੪॥

Naanak Aapae Vaek Keethian Naamae Laeian Laae ||4||4||

O Nanak, He has separated some from Himself, while others are to His Name. ||4||4||

ਵਡਹੰਸ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੧

Raag Vadhans Guru Amar Das

ਵਡਹੰਸੁ ਮਹਲਾ ੩ ॥

Vaddehans Mehalaa 3 ||

Wadahans, Third Mehl:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੯

ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥

Anmrith Naam Sadh Meethaa Laagaa Gur Sabadhee Saadh Aaeiaa ||

The Ambrosial Nectar of the Naam is always sweet to me; through the Word of the Guru's Shabad, I come to taste it.

ਵਡਹੰਸ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੨

Raag Vadhans Guru Amar Das

ਸਚੀ ਬਾਣੀ ਸਹਜਿ ਸਮਾਣੀ ਹਰਿ ਜੀਉ ਮਨਿ ਵਸਾਇਆ ॥੧॥

Sachee Baanee Sehaj Samaanee Har Jeeo Man Vasaaeiaa ||1||

Through the True Word of the Guru's Bani, I am merged in peace and poise; the Dear Lord is enshrined in the mind. ||1||

ਵਡਹੰਸ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੩

Raag Vadhans Guru Amar Das

ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥

Har Kar Kirapaa Sathaguroo Milaaeiaa ||

The Lord, showing His Mercy, has caused me to meet the True Guru.

ਵਡਹੰਸ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੩

Raag Vadhans Guru Amar Das

ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥੧॥ ਰਹਾਉ ॥

Poorai Sathagur Har Naam Dhhiaaeiaa ||1|| Rehaao ||

Through the Perfect True Guru, I meditate on the Name of the Lord. ||1||Pause||

ਵਡਹੰਸ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੪

Raag Vadhans Guru Amar Das

ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥

Brehamai Baedh Baanee Paragaasee Maaeiaa Moh Pasaaraa ||

Through Brahma, the hymns of the Vedas were revealed, but the love of Maya spread.

ਵਡਹੰਸ (ਮਃ ੩) (੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੪

Raag Vadhans Guru Amar Das

ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ ॥੨॥

Mehaadhaeo Giaanee Varathai Ghar Aapanai Thaamas Bahuth Ahankaaraa ||2||

The wise one, Shiva, remains absorbed in himself, but he is engrossed in dark passions and excessive egotism. ||2||

ਵਡਹੰਸ (ਮਃ ੩) (੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੫

Raag Vadhans Guru Amar Das

ਕਿਸਨੁ ਸਦਾ ਅਵਤਾਰੀ ਰੂਪਾ ਕਿਤੁ ਲਗਿ ਤਰੈ ਸੰਸਾਰਾ ॥

Kisan Sadhaa Avathaaree Roodhhaa Kith Lag Tharai Sansaaraa ||

Vishnu is always busy reincarnating himself - who will save the world?

ਵਡਹੰਸ (ਮਃ ੩) (੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੫

Raag Vadhans Guru Amar Das

ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੁਕੈ ਮੋਹ ਗੁਬਾਰਾ ॥੩॥

Guramukh Giaan Rathae Jug Anthar Chookai Moh Gubaaraa ||3||

The Gurmukhs are imbued with spiritual wisdom in this age; they are rid of the darkness of emotional attachment. ||3||

ਵਡਹੰਸ (ਮਃ ੩) (੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੬

Raag Vadhans Guru Amar Das

ਸਤਗੁਰ ਸੇਵਾ ਤੇ ਨਿਸਤਾਰਾ ਗੁਰਮੁਖਿ ਤਰੈ ਸੰਸਾਰਾ ॥

Sathagur Saevaa Thae Nisathaaraa Guramukh Tharai Sansaaraa ||

Serving the True Guru, one is emancipated; the Gurmukh crosses over the world-ocean.

ਵਡਹੰਸ (ਮਃ ੩) (੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੬

Raag Vadhans Guru Amar Das

ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥੪॥

Saachai Naae Rathae Bairaagee Paaein Mokh Dhuaaraa ||4||

The detached renunciates are imbued with the True Name; they attain the gate of salvation. ||4||

ਵਡਹੰਸ (ਮਃ ੩) (੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੭

Raag Vadhans Guru Amar Das

ਏਕੋ ਸਚੁ ਵਰਤੈ ਸਭ ਅੰਤਰਿ ਸਭਨਾ ਕਰੇ ਪ੍ਰਤਿਪਾਲਾ ॥

Eaeko Sach Varathai Sabh Anthar Sabhanaa Karae Prathipaalaa ||

The One True Lord is pervading and permeating everywhere; He cherishes everyone.

ਵਡਹੰਸ (ਮਃ ੩) (੫) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੭

Raag Vadhans Guru Amar Das

ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥੫॥੫॥

Naanak Eikas Bin Mai Avar N Jaanaa Sabhanaa Dheevaana Dhaeiaalaa ||5||5||

O Nanak, without the One Lord, I do not know any other; He is the Merciful Master of all. ||5||5||

ਵਡਹੰਸ (ਮਃ ੩) (੫) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੮

Raag Vadhans Guru Amar Das

ਵਡਹੰਸੁ ਮਹਲਾ ੩ ॥

Vaddehans Mehalaa 3 ||

Wadahans, Third Mehl:

ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੯

ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥

Guramukh Sach Sanjam Thath Giaan ||

The Gurmukh practices true self-discipline, and attains the essence of wisdom.

ਵਡਹੰਸ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੯

Raag Vadhans Guru Amar Das

ਗੁਰਮੁਖਿ ਸਾਚੇ ਲਗੈ ਧਿਆਨੁ ॥੧॥

Guramukh Saachae Lagai Dhhiaan ||1||

The Gurmukh meditates on the True Lord. ||1||

ਵਡਹੰਸ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੫੫੯ ਪੰ. ੧੯

Raag Vadhans Guru Amar Das

ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥

Guramukh Man Maerae Naam Samaal ||

As Gurmukh, O my mind, remember the Naam, the Name of the Lord.

ਵਡਹੰਸ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੫੬੦ ਪੰ. ੧

Raag Vadhans Guru Amar Das